



ਰਾਜਵੀਰ

ਹੈਲੋ, Essential English Conversation (ਅਸੈਂਸੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਥੇ ਅਸੀਂ ਗੱਲ ਕਰਾਂਗੇ ਭਾਸ਼ਾ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਅੰਗਰੇਜ਼ੀ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। | ਮੈਂ ਰਾਜਵੀਰ ਅਤੇ ਇਸ ਐਪੀਸੋਡ ਵਿੱਚ ਤੁਸੀਂ ਸਿੱਖੋਗੇ, ਕਿਸੇ ਨੂੰ ਇੰਗਲਿਸ਼ ਵਿੱਚ ਕਿਵੇਂ ਪੁੱਛਣਾ ਹੈ ਕਿ ਉਹ ਸ਼ਾਦੀਸ਼ੁਦਾ ਹੈ?

ਇਕ ਦੂਸਰੇ ਨੂੰ ਸ਼ਾਦੀਸ਼ੁਦਾ ਹੋਣ ਬਾਰੇ ਪੁੱਛ ਰਹੇ ਦੋ ਲੋਕਾਂ ਨੂੰ ਸੁਣੋ।

Sue

Are you married?

Mark

No, I'm not, but I'm engaged. How about you?

Sue

Yes, I am.

ਰਾਜਵੀਰ

ਜੇ ਥੋੜ੍ਹਾ ਐੱਖਾ ਲੱਗਿਆ ਤਾਂ ਵੀ ਫਿਕਰ ਨਾ ਕਰੋ। ਅਸੀਂ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ ਤਾਂ ਕਿ ਤੁਸੀਂ ਅਭਿਆਸ ਕਰ ਸਕੋ।

ਪਹਿਲਾਂ ਸੂਅ ਨੇ ਮਾਰਕ ਨੂੰ ਪੁੱਛਿਆ, ਕੀ ਤੁਸੀਂ ਸ਼ਾਦੀਸ਼ੁਦਾ ਹੋ? 'are you married?' ਇਹ ਇੱਕ ਹਾਂ ਜਾਂ ਨਾਂਹ ਵਾਲਾ ਪ੍ਰਸ਼ਨ ਹੈ। ਮਤਲਬ ਇਸ ਪ੍ਰਸ਼ਨ ਦਾ ਜੁਆਬ ਹਾਂ ਜਾਂ ਨਾਂਹ ਵਿੱਚ ਹੁੰਦਾ ਹੈ। ਸੁਣੋ ਅਤੇ ਪਿੱਛੇ ਬੋਲੋ।

Are you married?

ਰਾਜਵੀਰ

ਤਾਂ ਮਾਰਕ ਨੇ ਕਿਹਾ, 'ਨਹੀਂ, ਮੈਂ ਨਹੀਂ ਹਾਂ।' 'No, I'm not.' ਮਤਲਬ ਉਹ ਵਿਆਹਿਆ ਨਹੀਂ ਹੈ। ਉਸਨੇ ਨਾਲ ਹੀ ਕਿਹਾ, 'ਪਰ ਮੈਂ ਮੰਗਿਆ ਹੋਇਆ ਹਾਂ', 'but I'm engaged'। ਤੁਸੀਂ ਆਪਣੇ ਹਾਲਾਤਾਂ ਅਨੁਸਾਰ ਕਹਿ ਸਕਦੇ ਹੋ, ਮੈਂ

ਕੁਆਰਾ ਹਾਂ 'I'm single' ਮੇਰਾ ਇੱਕ ਸਾਥੀ ਹੈ, 'I have a partner' ਜਾਂ ਫਿਰ ਮੈਂ ਤਲਾਕਸ਼ੁਦਾ ਹਾਂ। ਸੁਣੋ ਅਤੇ ਪਿੱਛੇ ਬੋਲੋ।

No I'm not, but I'm engaged

I'm single

I have a partner

I'm divorced

ਰਾਜਵੀਰ

ਮਾਰਕ ਨੇ ਗੱਲ ਅੱਗੇ ਤੁਰਦਿਆਂ ਪੁੱਛਿਆ, ਤੇ ਤੁਹਾਡੇ ਬਾਰੇ ਕੀ? 'How about you?' ਅਸੀਂ ਦੂਸਰੇ ਨੂੰ ਉਸ ਵੱਲੋਂ ਪੁੱਛੇ ਸਵਾਲ ਨੂੰ ਮੁੜ ਉਸੇ ਨੂੰ ਪੁੱਛਣ ਲਈ ਇਹ ਪ੍ਰਸ਼ਨ ਕਰਦੇ ਹਾਂ। ਹੁਣ ਸੁਣੋ ਅਤੇ ਦਹੁਰਾਓ।

How about you?

ਰਾਜਵੀਰ

ਸੂਅ ਨੇ ਮਾਰਕ ਦੇ ਪ੍ਰਸ਼ਨ ਦਾ ਜੁਆਬ ਹਾਂ ਜਾਂ ਨਾਂਹ ਵਿੱਚ ਦਿੱਤਾ। ਉਸਨੇ ਕਿਹਾ, ਹਾਂ ਮੈਂ ਹਾਂ। 'Yes, I am'. ਮਤਲਬ ਉਹ ਸ਼ਾਦੀਸ਼ੁਦਾ ਹੈ। ਸੁਣੋ ਅਤੇ ਪਿੱਛੇ ਬੋਲੋ।

'Yes, I am.'

ਰਾਜਵੀਰ

ਸ਼ਾਬਾਸ਼ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣੋ ਜੋ ਇੱਕ ਦੂਸਰੇ ਤੋਂ ਉਹਨਾਂ ਦੇ ਸ਼ਾਦੀਸ਼ੁਦਾ ਹੋਣ ਬਾਰੇ ਪੁੱਛ ਰਹੇ ਹਨ।

Are you married?

Yes, I am. How about you?

No, I'm not. I'm single.

Are you married?

No, I'm not. I'm divorced. How about you?

Yes, I am.

Are you married?

Yes, I am. How about you?

No, I'm not. I have a partner.

ਰਾਜਵੀਰ

ਠੀਕ ਹੈ, ਚਲੋ ਇੱਕ ਵਾਰ ਦੁਬਾਰਾ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਦਹੁਰਾਓ।

Are you married?
No, I'm not, but I'm engaged.
How about you?
Yes, I am.

ਰਾਜਵੀਰ

ਬਹੁਤ ਅੱਛਾ! ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।
ਕੀ ਤੁਸੀਂ ਸ਼ਾਦੀਸ਼ੁਦਾ ਹੋ।

Are you married?
ਨਹੀਂ, ਮੈਂ ਨਹੀਂ ਹਾਂ ਪਰ ਮੈਂ ਮੰਗਿਆ ਹੋਇਆ ਹਾਂ।
No, I'm not, but I'm engaged.
ਤੇ ਤੁਹਾਡੇ ਬਾਰੇ ਕੀ?
How about you?
ਹਾਂ, ਮੈਂ ਹਾਂ।
Yes, I am.

ਰਾਜਵੀਰ

ਬਹੁਤ ਵਧੀਆ! ਹੁਣ ਤੁਸੀਂ ਜਾਣਦੇ ਹੋ ਲੋਕਾਂ ਨੂੰ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ ਕਿ ਉਹਨਾਂ ਦਾ ਵਿਆਹੁਤਾ ਦਰਜਾ ਕੀ ਹੈ। ਆਪਣੇ ਜੁਆਬ ਦੇ ਨਾਲ ਨਾਲ ਦੂਸਰੇ ਬਾਰੇ ਪੁੱਛਣਾ ਵੀ ਯਾਦ ਰੱਖੋ, “ਤੇ ਤੁਹਾਡੇ ਬਾਰੇ ਕੀ?”

Are you married?
Yes, I am.

ਰਾਜਵੀਰ

Great! ਹੁਣ ਸਾਰੀ ਗੱਲਬਾਤ ਦੁਬਾਰਾ ਸੁਣਕੇ ਆਪਣੇ ਜੁਆਬ ਚੈੱਕ ਕਰੋ।

Sue

Are you married?

Mark

No, I'm not, but I'm engaged. How about you?

Sue

Yes, I am.

ਰਾਜਵੀਰ

ਬਹੁਤ ਅੱਛਾ! ਹੁਣ ਤੁਸੀਂ ਅੰਗਰੇਜ਼ੀ ਵਿੱਚ ਲੋਕਾਂ ਨੂੰ ਉਹਨਾਂ ਦਾ ਵਿਆਹੁਤਾ ਦਰਜਾ ਪੁੱਛਣਾ ਅਤੇ ਹਾਂ ਜਾਂ ਨਾਂਹ ਪ੍ਰਸ਼ਨ ਪੁੱਛ ਸਕਦੇ ਹੋ। ਜੇ ਵੀ ਸਿਖਿਆ ਉਸਨੂੰ ਦਹੁਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਚੰਗਾ ਦੇਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਪੁੱਛੋ, ਕੀ ਉਹ ਸ਼ਾਦੀਸ਼ੁਦਾ ਹੈ। ਤੇ ਹਾਂ ‘how about you?’ ਪੁੱਛਣਾ ਨਾ ਭੁੱਲਣਾ। ਅੱਜ ਦੀ ਕੜੀ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੋਰ ਜੁੜੋ। ਬਾਏ।